



ਐਲਿਜ਼ਾਬੈਥਟਾਉਨ-ਕਿਟਲੀ ਨਗਰ ਖੇਤਰ

www.Elizabethtown-Kitley.on.ca

ਐਲਿਜ਼ਾਬੈਥਟਾਉਨ-ਕਿਟਲੀ ਕਈ ਸਾਲਾਨਾ ਉਤਸਵਾਂ ਅਤੇ ਪ੍ਰੋਗਰਾਮਾਂ ਦਾ ਘਰ ਹੈ ਜੋ ਇੱਥੋਂ ਦੇ ਭਾਈਚਾਰੇ ਅਤੇ ਉਸਦੀ ਵਿਰਾਸਤ ਦੇ ਜਸ਼ਨ ਮਨਾਉਂਦੇ ਹਨ। ਕਾਫੀ ਸਾਰਾ ਇਤਿਹਾਸ ਨਗਰ ਖੇਤਰ ਦੇ ਅੰਦਰ ਹੀ ਮੌਜੂਦ ਹੈ ਜਿਵੇਂ ਸੇਂਟ ਲਾਰੇਂਸ ਨਦੀ (St Lawrence River) ਦੇ ਉੱਪਰ ਬੱਟਰਨਟ ਬੇ (Butternut Bay), ਐਡਿਸਨ (Addison), ਟੋਲੇਡੋ (Toledo), ਟਿਨਕੈਪ (Tincap) ਅਤੇ ਗ੍ਰੀਨਬੁਸ਼ (Greenbush) ਦੇ ਇਲਾਕੇ। ਇੱਥੋਂ ਦੇ ਆਕਰਸ਼ਣਾਂ ਵਿਚ ਬੇਲੇਮੀ ਪਾਰਕ ਅਤੇ ਕੈਂਪਗ੍ਰਾਊਂਡ (Bellamy Park and Campground), ਗਿੱਬਨਜ਼ ਫੈਮਿਲੀ ਫਾਰਮ ਮੇਪਲ ਸੂਗਰ ਹਾਊਸ ਅਤੇ ਅਜਾਇਬਘਰ (Gibbons Family Farm Maple Sugar House and Museum), ਲਿਨ ਹੈਰੀਟੇਜ ਮਿਊਜ਼ੀਅਮ (Lyn Heritage Museum) ਅਤੇ ਲਿਨ ਪਿਟ ਕੰਜ਼ਰਵੇਸ਼ਨ (Lyn Pit Conservation) ਅਤੇ ਮੈਕ ਜੌਨਸਨ ਵਣ-ਜੀਵਨ ਇਲਾਕੇ (Mac Johnson Wildlife Areas) ਸ਼ਾਮਲ ਹਨ।



ਐਲਿਜ਼ਾਬੈਥਟਾਉਨ-ਕਿਟਲੀ ਨੂੰ ਮਿਊਂਸਪੈਲਟੀ ਵੱਲੋਂ ਚਲਾਏ ਜਾ ਰਹੇ ਵਪਾਰਕ ਪਾਰਕ ਤੇ ਮਾਣ ਹੈ ਅਤੇ ਬਿਲਡਿੰਗਾਂ ਲਈ ਥਾਵਾਂ ਉਪਲਬਧ ਹਨ। ਭਾਈਚਾਰੇ ਵਿਚ ਵਪਾਰਾਂ ਅਤੇ ਉਦਯੋਗਾਂ ਦਾ ਇੱਕ ਅਨੇਕਾ ਸੁਮੇਲ ਹੈ, ਜਿਨ੍ਹਾਂ ਵਿਚੋਂ ਕੁਝ ਦੇ ਨਾਂ ਟ੍ਰੋਇ ਮੈਨੂਫੈਕਚਰਿੰਗ (Troy Manufacturing), ਲਾਫਾਰਜ ਕੈਨੇਡਾ ਇੰਕਾਰਪੋਰੇਟਿਡ (Lafarge Canada Inc.), ਪ੍ਰਾਇਸਡੈਕਸ ਸੌਫਟਵੇਅਰ (Pricedex Software), ਹੈਂਡਰਿਕਸ ਹੋਟਲ ਐਂਡ ਰੈਸਟੋਰੈਂਟ ਇਕੁਇਪਮੈਂਟ (Hendrix Hotel and Restaurant Equipment), ਕਸਟਮ ਡੈਕੋਰ ਕਾਰਪੋਰੇਟ ਵਨ (Custom Decor Carpet One), ਬਿਲਟ ਰਾਈਟ ਯੂਟਿਲਿਟੀਜ਼ ਬਾਡੀਜ਼ ਐਂਡ ਸਪਲਾਈਜ਼ (Built Rite Utility Bodies and Supplies) ਅਤੇ ਥਾਉਜ਼ੈਂਡ ਆਇਲੈਂਡਜ਼ ਕੰਕਰੀਟ ਲਿਮਿਟਿਡ (Thousand Islands Concrete Ltd) ਹਨ। ਇੱਕ ਜ਼ਿਆਦਾ ਵੱਡੀ ਕੰਪਨੀ ਦਾ ਨਾਂ ਬਰਨਬ੍ਰੀ ਫਾਰਮਜ਼ (Burnbrae Farms) ਹੈ ਜੋ ਆਂਡਿਆਂ ਅਤੇ ਆਂਡੇ ਉਤਪਾਦਾਂ ਦੀ ਵੱਡੀ ਉਤਪਾਦਕ ਹੈ। ਉਤਪਾਦਾਂ ਦੀਆਂ ਨਵੀਆਂ, ਇਨਾਮ ਜਿੱਤਣ ਵਾਲੀਆਂ ਕਾਢਾਂ ਰਾਹੀਂ ਇਸਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਕੈਨੇਡਾ ਦੇ ਕ੍ਰਿਸੀ-ਵਪਾਰ ਦੀ ਆਗੂ ਹੈ। ਬਰਨਬ੍ਰੀ (Burnbrae) ਦਾ ਕੰਮ ਨਗਰ ਖੇਤਰ ਵਿਚ ਵੀ ਹੈ ਅਤੇ ਬ੍ਰੌਕਵਿੱਲ ਸ਼ਹਿਰ (City of Brockville) ਵਿਚ ਵੀ।

- ਕੁੱਲ ਆਬਾਦੀ: 9,854 (Statistics Canada Census 2016)
- ਜਨਵਰੀ ਵਿਚ ਔਸਤ ਤਾਪਮਾਨ: -8 °C (27 °F)
- ਜੁਲਾਈ ਵਿਚ ਔਸਤ ਤਾਪਮਾਨ: 26 °C (70 °F)
- ਔਸਤ ਸਾਲਾਨਾ ਵਰ੍ਹਣ (ਮੀਂਹ, ਬਰਫ ਆਦਿ): 784 mm rain, 198 cm snow
- ਪ੍ਰਤਿ ਵਿਅਕਤੀ ਆਮਦਨੀ: \$78,455
- ਔਸਤ ਪਰਿਵਾਰਕ ਆਮਦਨੀ: \$91,923
- ਬੇਰੁਜ਼ਗਾਰੀ ਦੀ ਔਸਤ ਦਰ: 5-6 %
- ਹਾਈ ਸਕੂਲ ਪਾਸ ਬਾਲਗ ਵਿਅਕਤੀ: 2,455
- ਕਾਲਜ ਜਾਂ ਯੂਨੀਵਰਸਿਟੀ ਦੀ ਡਿਗਰੀ ਵਾਲੇ ਬਾਲਗ: 4,190
- 2 ਬੈਂਡਰੂਮ ਵਾਲੇ ਅਪਾਰਟਮੈਂਟ ਦਾ ਮਹੀਨੇ ਦਾ ਔਸਤ ਕਿਰਾਇਆ: \$1,072
- ਔਸਤ 3 ਬੈਂਡਰੂਮ ਵੱਖ ਬੰਗਲਾ: \$281,391



ਵਧੇਰੇ ਜਾਣਕਾਰੀ:

Yvonne Robert , ਪ੍ਰਬੰਧਕ- ਸਿਟੀ ਕਲਰਕ
ਐਲਿਜ਼ਾਬੈਥਟਾਉਨ-ਕਿਟਲੀ ਨਗਰ ਖੇਤਰ

6544 New Dublin Rd. RR 2 Addison, ON, K0E 1A0 Canada
613-345-7480 / mail@elizabethtown-kitley.on.ca



where lifestyle
grows good business

www.leedsgrenville.com



Leeds & Grenville
IMMIGRATION
PARTNERSHIP

www.NewcomersInfo.ca